

1



ਸੈਟਲ ਬੈਲਟ ਵੈਨਾ ਦੇ ਆਗਾਧ

2



ਰੁਕ ਤੇ ਜਗੀ ਚੌਤੀ ਤੇਹ ਤੇ ਚਲੋ

3



ਰੁਕ ਜੇਕਰ ਫੁਰਕਾ ਆਸੁਰੋਖਿਅਤ ਨਹੀਂ ਤੇ

4



ਜੇਕਰ ਫੁਰਕਾਤਾ ਸਾਫ ਤੇ ਤਾ ਚਲਦੇ ਜਾਓ,



ਪੈਦਲ ਤੁਹਕ ਵਾਲਿਆ ਦਾ ਆਤਾ ਇਥੇ ਜਾਈ ਪੈਦਲ
ਤੁਹਕ ਵਾਲਿਆ ਜਾਈ ਜਗੁਰ ਰੁਕੋ ।



ਟਿਮਟਿਮਾਉਣੀ ਲਾਲ ਚੌੜੀ ਦਾ ਭਾਵ ਹੈ ਕਿ ਰੁਕਣ ਵਾਲੇ
ਇਸ਼ਾਰੇ ਦੀ ਤਰ੍ਹਾਂ ਰੁਕੋ ਅਤੇ ਸੁਰੱਖਿਆਤਮਕ ਤੌਰ 'ਤੇ ਆ ਜਾਓ।



ਝੋਲੀ ਤੋਂ ਜਾਉਣ ਵਾਲੇ ਸਾਵਧਾਨੀ ਨਾਲ ਚੱਲੋ
ਜਿਵੇਂ ਇਹ ਸੁਰੱਖਿਆਤਮਕ ਹੈ,



ਟਿਮਟਿਮਾਉਣੀ ਹਰੀ ਚੌੜੀ ਦਾ ਭਾਵ ਹੈ ਕਿ ਪੂਰਨ
ਰੋਕਣ ਵਾਲੇ ਦੇ ਕੰਟਰੋਲ ਵਿੱਚੋਂ ਜਿਵੇਂ ਕਿ ਸੁਰੱਖਿਆਤਮਕ
ਸਥਿਤੀ ਤੋਂ ਆ ਜਾ ਸਕਦੇ ਹਨ।




ਸਥਿਤੀ ਨਗਰੀ ਲਾਲ ਚੌੜੀ ਦਾ ਅਤਿਅੰਤ ਹੈ ਕਿ
ਜਿੱਥੇ ਜਾਣ ਵਾਲੇ ਟਰੈੱਫਿਕ ਨੂੰ ਰੁਕਣਾ ਪਵੇਗਾ ਅਤੇ
ਘੱਟ ਗਤੀ ਵਾਲਾ ਟਰੈੱਫਿਕ ਗਏ ਸਕਦਾ ਹੈ,



ਸਮੱਗੇ ਕੋਲ ਫੜ ਰਿਹਾ ਹੈ ਜਿਸ ਤੋਂ ਵੱਧ ਤੋਂ ਵੱਧ ਸਪੀਡ 50 ਕਿਲੋ
ਪ੍ਰਤੀ ਘੰਟਾ ਹੋਵੇ।



ਵਿਅਕਿਤਮਤਿਦੇ ਜੇ ਤੀਰ ਤੇ ਭਾਵ ਤੋਂ ਤੀਰ ਦੀ
ਇਸ ਦੌਰਾ ਗੁਜ਼ ਸਕਦੇ ਤੇ ਜਾਂ ਤੇ ਹੀ ਚੱਤੀ
ਦਾ ਭਾਵ ਤੋਂ ਕਿ ਸਿੱਧੇ ਜਾ ਸਕਦੇ ਤੇ,



ਇਸ ਲੇਨ ਵਿੱਚ ਗੱਡੀ ਨਾ ਚਲਾਉ



ਇਸ ਲੇਨ ਵਿੱਚ ਦੁਸਰੀ ਲੇਨ ਵਿੱਚ ਤੇ
ਜਦੋਂ ਜਿਸ ਵਿੱਚ ਜੇ ਰੋਕ ਦਾ ਤੀਰ ਤੇ,



ਇਸ ਲੇਨ ਵਿੱਚ ਗੱਡੀ ਚਲਾਉ



ਸਾੱਗੇ ਖਤਰਾ ਜੋਂ ਚੁਕਾਵਟ ਤੋਂ ਤੀਰ ਦੇ
ਨਿਸ਼ਾਨ ਮੁਤਾਬਕ ਖੱਬੇ ਜਾ ਸੱਜੇ ਗੁਜ਼ੇ।


ਮੱਲੇ ਰੇਲ ਪਟੜੀ 'ਤੇ ਵੱਡੇ ਖਈ
ਤਿਆਰ ਹੋ।



ਪਾਸੇ ਦੀ ਸੜਰ ਤੇ ਰੇਲ ਦੀ ਪਟੜੀ
'ਤੇ ਵੱਡੇ ਖਈ ਤਿਆਰ ਹੋ।



ਲਾਜ਼ ਬੰਦੀਆਂ ਟਿਮਟਿਮਵੀਲੀਆਂ ਤਕ ਤਾਂ
ਹੁੰਦੇ ਸਮੇਂ ਰੇਲ ਗੱਡੀ ਨੂੰ ਜਾਣ ਦਿਓ ਅਤੇ
ਜਦੋਂ ਸੁਰੱਖਿਅਤ ਹੋਵੇ ਖਿੱਚੋ ਜਾਓ



ਬੇਲਟੇ ਕ੍ਰਮਿਕ ਉੱਤੇ ਕਿਹੜੇ ਰੰਗ ਦੀਆਂ ਛਾਈਆਂ ਫਲੈੱਸ ਵਰਤੀਆਂ ਹਨ

ਉੱਤਰ - ਲਾਜ਼ ਰੰਗ ਦੀਆਂ

ਤੁਸੀਂ ਜਿਹੀ ਬੇਲਟੇ ਕ੍ਰਮਿਕ ਉੱਤੇ ਹੁੰਦੇ ਤੇ ਜਿੱਥੇ ਛਾਈਆਂ ਫਲੈੱਸ ਵਰਤੀਆਂ ਹਨ ਅਤੇ
ਘੰਟੀਆਂ ਵਜ ਸੀਆਂ ਹਨ। ਤੁਹਾਨੂੰ ਅੱਗੇ ਜਾਣ ਦੀ ਸਿਖਿਅਤ ਕਰੋ ਤੇ।



ਉੱਤਰ - ਤੁਹਾਨੂੰ ਉੱਚੇ ਤੌਰ 'ਤੇ ਕ੍ਰਮਿਕਾ ਗਿਣਾ ਕਰੀਏ ਤੇ

ਜਦ ਤਕ ਤੁਸੀਂ ਸੁਰੱਖਿਅਤ ਲਾਜ਼ ਪਾਸ ਨਹੀਂ ਜੰਘ
ਮਕਰੇ

5

ਦਾਖਲ ਨਹੀਂ ਕੀਤੇ ਜਾ ਸਕਦੇ;



ਪਾਸ ਨਹੀਂ ਕਰ ਸਕਦੇ ਜਾਂ ਇਥੇ

ਪਾਸ ਨਾ ਕੀਤੇ ਜਾਣ। ਸ਼ਾਂਤੀ ਬੰਦ ਚਲਾ ਸਕਦਾ



ਸ਼ਾਂਤੀ ਪੱਟ ਤੋਂ ਪੱਟ ਸਪੀਡ 50 ਕਿਲੋਮੀਟਰ

ਪ੍ਰਤੀ ਘੰਟਾ ਹੋਵੇ।



ਸ਼ਾਂਤੀ ਹੈ - ਤੇਰਾ ਟ੍ਰੈਫਿਕ ਹੈ।



ਸ਼ਾਂਤੀ ਤੁਹਾਡੀ ਤੋਂ ਸ਼ਾਂਤੀ ਪਾਸੇ ਹੋ, ਜੇ



ਇਥੇ ਪਾਸੇ ਹੋ ਜਾਣ ਵਾਲੀ ਟ੍ਰੈਫਿਕ ਹੋਵੇ



ਜਗਤੀਰ ਸਿੱਧੇ ਚੱਲਣ ਵਾਲੀ ਸ਼ੇਰ



ਇਸ ਸਾਈਨ ਦਾ ਮਤਲਬ ਹੈ
ਜੱਤੇ ਜਾਣੇ ਖੱਬੇ ਵੇਗ ਪਾਸੀਆਂ ਨੂੰ ਜੁਜ਼



ਖੱਬੇ ਪਾਸੇ ਨੂੰ ਜੁਜ਼ ਸਰਦੇ ਤੇ



ਦੋਵੇ ਪਾਸਿਆਂ ਤੇ ਗੱਡੀਆਂ ਖੱਬੇ ਜੁਜ਼
ਸਰਦੀਆਂ ਹਨ ।



ਇਸ ਸ਼ੇਰ ਵਿੱਚ ਬੱਸਾਂ ਜਾਂ ਹਾਈ ਮਾਰਪੈਂਸੀ
ਗੱਡੀਆਂ ਹੀ ਜਾਂ ਸਰਦੀਆਂ ਹਨ।



ਪੈਲੀ ਦੇ ਸਾਲ ਸੁਜ਼ਰੀ ਸ਼ੇਰ ਜਾਂਗੀ
ਸੁਜ਼ਰੇ ਵਿਜ਼ਰਦ ਸ਼ੇਰ ਹੈ।



ਮੱਗੀ ਜਾ ਮਾਮਪਾਸ ਖੇਡ ਦਾ ਮੈਦਾਨ 'ਤੇ
ਆਪਣੀ ਗਤੀ ਪਦਾਰਥਿਤ ਕਰਦੀ ਤਿਆਰ ਹੋ



30km/h

ਮੱਗੀ ਖੇਡ ਦਾ ਮੈਦਾਨ 'ਤੇ ਇਸ ਕਰਕੇ ਹਰ
ਕੋਈ ਸੁਰਤ ਬਦਲ ਕੇ ਜੋ ਕੋਈ ਠੱਕ ਗਤੀ
30 ਕਿਲੋਮੀਟਰ ਪ੍ਰਤੀ ਘੰਟਾ ਹੋਵੇ,



ਸਕੂਲ ਜੋਨ ਦਾ ਪਿੱਛਲ ਹੋਵੇ ਘੰਟਾ ਹੋਵੇ,

ਸਕੂਲ ਦਾ ਖੇਤਰ 'ਤੇ ਸਵੇਰੇ 8 ਵਜੇ ਤੋਂ ਸ਼ਾਮ
5 ਵਜੇ ਤੱਕ ਗਤੀ 30 ਕਿਲੋਮੀਟਰ ਪ੍ਰਤੀ



ਪੈਦਲ ਚੱਲਣ ਵਾਲਿਆਂ ਲਈ ਰਾਸ਼ਟਰੀ 'ਤੇ
ਗੁੱਢ ਕਰਦੀ ਤਿਆਰ ਹੋ ਜੇਕਰ ਚਾਈਟ ਲਾਈਨ
ਕਰ ਹੋ ਸਕੇ,



ਸਕੂਲ ਰਾਸ਼ਟਰੀ ਪੈਦਲ ਤੁਰਨ ਵਾਲਿਆਂ ਨੂੰ ਜਾਣ ਦਾ
ਤੋੜ ਦਿੰਦੀ ਜੇਕਰ ਉੱਚੇ ਕੋਈ ਸ਼ੈਲੀ ਰਾਸ਼ਟਰੀ (ਗਾਰਡ) 'ਤੇ
ਤੋੜ ਉੱਚੇ ਰਹਿਣਾ ਸੀਨੇ,

ਸੱਗੀ ਵੁਕਾਟ ਏ ਗੱਡੀ ਖੱਬੇ ਜਾਂ ਸੱਜੇ ਖੱਬੇ)



ਸੱਗੀ ਵੁਕਾਟ ਏ ਗੱਡੀ ਸੱਜੇ ਪਾਸੇ ਖੱਬੇ



ਸੱਗੀ ਵੁਕਾਟ ਏ ਗੱਡੀ ਖੱਬੇ ਪਾਸੇ ਖੱਬੇ



ਸੱਗੀ ਪੱਕੀ ਸੜਕ ਖਤਮ ਏ ਹੋ ਜੀ ਏ



ਸੱਗੀ ਵੁਕਾਟ ਦਾ ਖੋਲ੍ਹਣ ਏ



ਵੁਕਾਟ ਲਈ ਤਿਆਰ ਹੋ

ਮੱਗੇ ਵਲਦਾਰ ਜਾ ਟਿੱਗੀ ਟੇਈ ਮੜਰ ਏ



ਮੱਗੇ ਮੜਰ ਤਿਖਰਣੀ ਤੇ ਮਰਈ ਏ,



ਮੱਗੇ ਮੜਰ ਤੇਗ ਏ,



ਮੱਗੇ ਪਾਸੇ ਤੇ ਲੁਕੀ ਤੇਈ ਮੜਰ ਏ



ਮੱਗੇ ਪੁੱਠ ਤੇਗ ਏ,



ਸਾਂਗੇ ਸੱਜੀ ਖੋਲ੍ਹ ਖਤਮ ਤੋਂ ਹਟੀ ਹੈ,



ਸਾਂਗੇ ਪਾਸ ਤੋਂ ਸਾਵਯਕਾਈ ਦਾਖਲ ਤੋਂ
ਸਰਦੀ ਹੈ,



ਸਾਂਗੇ ਪਿੱਛਲਾ ਦਲਾੜ ਹੈ ਰਫਤਾਰ
ਤੋੜੀ ਰਹੇ,



ਸਾਂਗੇ ਤੀਰ ਦੀ ਪਿੱਛਲਾ ਦਿਖ ਸਹਿ



ਇਸਦਾ ਮਤਲਬ ਹੈ ਕਿ ਤੁਸੀਂ ਪਾਸ ਰਹ
ਸਰਦੀ ਤੋਂ ਜੇਕਰ ਇਹ ਸੁਰੱਖਿਅਤ ਹੈ ਤਾਂ
ਪੂਰੀ ਸਾਵਯਕਾਈ ਲਾਭ।



ਸਾਂਗੇ ਕੰਮ ਦਾ ਠਿਕਾਣਾ ਤੋਂ ਤੋੜੀ ਹੋਵੇ,



11

ਇਸ ਦਾ ਭਾਗ ਤੋਂ ਕਿ ਇਸ ਉਪਰ ਗੱਡੀ
ਨਾ ਚਲਾਉਂਦੇ ਸਮੇਂ ਸੌਂ ਜਾਣੇ ਹੋ,



ਇਸ ਦਾ ਮਤਲਬ ਤੋਂ ਇਥੇ ਜੇਕਰ ਕੋਈ
ਬਦਲ ਸਕਦੇ



ਤੁਸੀਂ ਜੇਕਰ ਬਦਲ ਸਕਦੇ ਤੋਂ
ਜੇਕਰ ਸੁਰੱਖਿਅਤ ਤੋਂ ਤਾਂ



ਕਿਸ ਪਾਸੇ ਤੋਂ ਆਈਨ ਹੋਵੇ ਤੋਂ ਉਸ ਪਾਸੇ
ਤੋਂ ਪਾਸੇ ਕਰ ਸਕਦੇ ਤੋਂ ਜੇਕਰ ਇਹ
ਸੁਰੱਖਿਅਤ ਤੋਂ,



ਪੀਲੀ ਰਾਹ ਨੂੰ ਸੱਜੇ ਪਾਸੇ ਮੁੜਨ ਲਈ ਵੀ ਕਰਨਾ ਚਾਹੀਦਾ ਹੈ




ਜੇਕਰ ਇਹ ਲਾਈਨਾਂ ਚਾਹੀਦਾ ਹੈ ਅਤੇ
ਇੰਤਜਾਹ ਰੱਖਣਾ ਚਾਹੀਦਾ ਹੈ ਅਗੋਂ/ਅਗਲ
ਟ੍ਰੈਫਿਕ ਇਹ ਵਾਖਾਨ ਤੇ ਲਈ

ਮੈਟਰੋਪੋਲੀਟਨ ਮਹਾਂਨਗਰ ਨੂੰ ਵਿਛੋੜੇ ਖਤਰਾ ਹੈ,



ਮੈਟਰੋਪੋਲੀਟਨ ਮਹਾਂਨਗਰ ਨੂੰ ਲੀਲੀ ਰਾਹ ਤੇ ਖਤਰਾ
ਹੈ ਤੇ ਮਰਦਾ ਡਗਬੀਟਰ ਮੈਟਰੋਪੋਲੀਟਨ ਨੂੰ ਨਾ
ਦੇਖੇ

ਯਾਤਰਾ ਰਾਹ ਨੂੰ ਵੀ ਕਰਨਾ ਚਾਹੀਦਾ ਹੈ




ਮਿਸ਼ਨਰੀ ਦੇ ਕੇ ਧੱਕ ਨੂੰ
ਯਾਤਰਾ ਕਰ ਸਾਹਾ ਚਾਹੀਦਾ ਹੈ,

ਨੀਲੀ ਕਾਰ ਨੂੰ ਵੀ ਕਰਨਾ ਚਾਹੀਦਾ



ਫਾਸਲਾ ਰੱਖਣਾ ਚਾਹੀਦਾ ਤੇ ਇੰਤਜਾਹ ਕਰਨਾ
ਚਾਹੀਦਾ ਤੇ ਜਦੋਂ ਊਹ ਟੱਕਰ ਗੁਜ਼ ਨਹੀਂ ਜਾਰਾ

ਬੇਸ਼ੱਕ ਪਟਰੀ ਤੇ ਗੱਡੀ ਕਿੱਲੀ ਦੂਰ ਖਿੱਚੀ ਚਾਹੀਦੀ ਤੇ



5 ਮੀਟਰ ਤੇ 15 ਮੀਟਰ ਦੀ ਦੂਰੀ ਤੇ

ਕਾਰ ਨੂੰ ਵੀ ਕਰਨਾ ਚਾਹੀਦਾ ਤੇ,



ਉੱਲੀ ਊਹ ਚਾਹੀਦਾ ਤੇ ਅਤੇ ਕੁਝ ਚਾਹੀਦਾ ਤੇ